

੨੮ ੩. ੧੧

ਵਿਚਾਰ-ਚਰਚਾ — ਗੁਰਸ਼ਰਨ ਸਿੰਘ

## ਸਮਾਜਕ ਨਿਆਂ ਲਈ ਫੌਰਮ

ਇਹ ਕਾਲਾ ਦੇ ਲੇਖਕ ਨੇ ਪਿਛਲੇ ਇਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਨਾਲ ਜਿਹਨਾਂ ਵਿਚ ਲੇਖਕ, ਅਧਿਆਪਕ, ਪੋਡੀਟਰ, ਵਕੀਲ ਅਤੇ ਡਾਕਟਰ ਸ਼ਾਮਲ ਸਨ, ਗੱਲਬਾਤ ਦੇਣਾਂ ਇਹ ਸਵਾਲ ਉਠਾਇਆ ਕਿ ਦੇਸ਼ ਦੇ ਵਰਤਮਾਨ ਵਰਤਾਰੇ ਵਿਚ ਕਿਸ ਤਰ੍ਹਾਂ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ? ਇਹ ਗਲਤ ਵਰਤਾਰਾ ਸਾਡੇ ਸਾਹਮਣੇ ਹੈ। ਦਿੱਲੀ ਵਿਚ ਇਕ ਤੌਰ 'ਥਾਅਦ ਦੂਜਾ ਪੁੱਤਰਕਾਰ, ਕਤਲ ਕੀਤਾ ਜਾ ਰਿਹਾ ਹੈ। ਆਉਣ ਲੁੱਕ ਦਾ ਕਾਰਟੂਨਿਸਟ ਇਤਨਾਂ ਬੜੀ ਬੇਗਿਆਂ ਨਾਲ ਮਾਰਿਆ ਗਿਆ। ਉਹਦੇ ਐਡੀਟਰ ਨੇ ਜਦੋਂ ਪੁਲਸ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟੈਲੀਫੋਨ ਕੱਟ ਦਿੱਤਾ ਗਿਆ। ਇਹ ਪੜਾਵ ਦੇਣ ਲਈ ਕਿ ਅਸੀਂ ਪੁਲਸ ਵਾਲੇ ਇਹੋ ਜਿਹੇ ਕਤਲਾਂ ਦੀ ਕੀ ਪਵਾਹ ਕਰਦੇ ਹਾਂ। ਸਿਆਸੀ ਲੀਡਰਾਂ ਦੀ ਸਹਿ 'ਤੇ ਕਤਲ ਹੁੰਦੇ ਹਨ। ਜਾਇਦਾਦਾਂ 'ਤੇ ਨਜ਼ਾਇਜ਼ ਕਬਜ਼ੇ ਹੁੰਦੇ ਹਨ। ਕਾਨੂੰਨ ਦੀ ਕੋਈ ਮੱਦਦ ਨਹੀਂ। ਆਪਣੇ ਹੱਕਾਂ ਲਈ ਰੋਸ ਕਰਦੇ ਅਧਿਆਪਕਾਂ ਨੂੰ ਸੜਕਾਂ 'ਤੇ ਕੁੱਟਿਆ ਜਾਂਦਾ ਹੈ। ਲੋਕ ਰਾਏ ਦੀ ਕਿਸੇ ਨੂੰ ਪਵਾਹ ਨਹੀਂ। ਲੋਕ ਸਾਰੇ ਵਰਤਾਰੇ ਬਾਰੇ ਚੁਪ ਦਰਸ਼ਕ ਹੋ ਕੇ ਰਿਹਾ ਜਾਂਦੇ ਹਨ।

ਇਹ ਸਭ ਕੁਝ ਦੇਖ ਕੇ ਅਸੀਂ ਪਹਿਲ ਕਦਮੀ ਵਜੋਂ ਪੰਜਾਬ ਦੇ ਉਹ ਲੇਖਕ ਜਿਹੜੇ ਇਕ ਚੰਗਾ ਦੇ ਨਿਆਂਸ਼ੀਲ ਸਮਾਜ ਬਣਾਉਣ ਲਈ ਵਚਨਬੱਧ ਹਾਂ, ਅਸੀਂ ਆਪਣੇ ਨਿਸ਼ਾਨੇ ਵਿਚ ਬਿਲਕੁਲ ਸਾਫ਼ ਹਾਂ ਕਿ ਅਸੀਂ ਇਕ ਐਸਾ ਫੌਰਮ ਬਣਾਉਣਾ ਹੈ ਜੋ ਉਹਨਾਂ ਲੇਖਕਾਂ ਦਾ ਹੀ ਹੋਵੇਗਾ ਜੋ ਸਮਾਜਕ ਨਿਆਂ ਦੇ ਮੁੱਦੇ 'ਤੇ ਵਚਨਬੱਧ ਵੀ ਹਨ ਅਤੇ ਇਹਦੇ ਲਈ ਕਰਮਸੀਲ ਵੀ ਹੋਣ ਵਿਚ ਯਕੀਨ ਰੱਖਦੇ ਹਨ। ਇਹ ਫੌਰਮ ਸਾਰੇ ਲੇਖਕਾਂ ਲਈ ਖੁੱਲ੍ਹਾ ਨਹੀਂ ਸਗੋਂ ਉਹਨਾਂ ਲਈ ਹੀ ਹੋਵੇਗਾ ਜੋ ਇਹ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਕਿ ਇਹ ਵਰਤਾਰਾ ਜੋ ਚੱਲ ਰਿਹਾ ਹੈ, ਇਹ ਅਣਖ ਵਾਲੇ ਬੰਦਿਆਂ ਦੇ ਜੀਣ-ਯੋਗ ਨਹੀਂ, ਇਹਨੂੰ ਜੀਣ-ਯੋਗ ਬਣਾਉਣਾ ਹੈ। ਇਹ ਫੌਰਮ ਲੇਖਕਾਂ ਦੇ ਦੂਜੇ ਫੌਰਮਾਂ ਤੋਂ ਬਿਲਕੁਲ ਵੱਖਰਾ ਹੋਵੇਗਾ। ਇਹ ਉਹਨਾਂ ਲਿਖਤਾਂ ਦੀ ਸ਼ਨਾਖਤ ਕਰੇਗਾ ਅਤੇ ਉਹਨਾਂ ਨੂੰ ਹੀ ਤਰਜੀਹ ਦੇਵੇਗਾ ਜੋ ਲੋਕਾਂ ਨੂੰ ਨਾਲ ਜੋੜ ਕੇ ਸਮਾਜਕ ਤਬਦੀਲੀ ਦੇ ਮੁੱਦਈ ਹਨ। ਸਾਹਿਤ ਖੇਤਰ ਵਿਚ ਇਹ ਲਕੀਰ ਖਿੱਚਣੀ ਬੜੀ ਜ਼ਰੂਰੀ ਹੋ ਗਈ ਹੈ। ਇਹ ਫੌਰਮ ਬੱਗੈਰ ਇਸ ਸੰਵਾਦ ਵਿਚ ਪਏ ਕਿ ਆਧੁਨਿਕਤਾ ਜਾਂ ਉੱਤਰ-ਆਧੁਨਿਕਤਾ ਕੀ ਹੈ, ਇੱਕੋ ਨੁੱਕਤੇ 'ਤੇ ਆਪਣਾ ਧਿਆਨ ਕੇਂਦਰਤ ਕਰੇਗੀ ਕਿ ਇਸ ਸਮਾਜ ਨੂੰ ਬਦਲਣ ਲਈ ਕਿਹੜੀਆਂ ਲਿਖਤਾਂ ਸਹਾਈ ਹਨ।

ਸਮਾਜ ਨੂੰ ਬਦਲਣ ਦੀ ਸਾਰੀ ਜ਼ਿੰਮੇਵਾਰੀ ਮੌਜੂਦਾ ਹਾਲਤਾਂ ਵਿਚ ਪੁਲੀਟੀਕਲ ਪਾਰਟੀਆਂ ਉੱਤੇ ਨਹੀਂ ਛੱਡੀ ਜਾ ਸਕਦੀ। ਉਹਨਾਂ ਦੀਆਂ ਆਪਣੀਆਂ ਮਜ਼ਬੂਰੀਆਂ ਹਨ। ਬਹੁਤ ਸਾਰੀਆਂ ਗੱਲਾਂ ਉਹ ਨਹੀਂ ਕਹਿੰਦੀਆਂ ਕਿਉਂਕਿ ਉਹਨਾਂ ਨੂੰ ਹਰ ਵੇਲੇ ਇਹ ਡਰ ਰਹਿੰਦਾ ਹੈ ਕਿ ਫਲਾਣੀ ਗੱਲ ਕਹਿਣ ਨਾਲ ਇਕ ਫਿਰਕਾ ਨਾਗਾਜ਼ ਹੋ ਸਕਦਾ ਹੈ। ਔਰਤਾਂ ਦੇ ਹੱਕ ਦੀ ਗੱਲ ਬੱਗੈਰ ਧਾਰਮਕ ਅਕੀਦਿਆਂ ਨੂੰ ਚੈਲਿੰਜ ਕੀਤੇ, ਕੀਤੀ ਹੀ ਨਹੀਂ ਜਾ ਸਕਦੀ। ਜਾਤ-ਪਾਤ ਦਾ ਕੋਹੜ, ਜੱਟ ਗੈਰ-ਜੱਟ ਦੀ ਸੋਚ ਦਾ ਫਰਕ ਇਹ ਸਭ ਧਰਮਾਂ ਦੀ ਦੇਣ ਹੈ। ਸਪੱਸ਼ਟ ਗੱਲਾਂ ਇੱਕ ਸਪੱਸ਼ਟ ਫੌਰਮ 'ਤੇ ਹੀ ਹੋ ਸਕਦੀਆਂ ਹਨ। ਬਾਦਲ, ਜਾਖਲ, ਬਰਾੜ, ਸੰਘ ਦੇ ਟਿਊਬਵੈਲ ਦੇ ਬਿਲ ਕਿਉਂ ਮੁਆਫ ਹੋਣ? ਉਹ ਟੈਕਸ ਕਿਉਂ ਨਹੀਂ ਦੇ ਸਕਦੇ? ਸਰਕਾਰ ਨੰਗ ਇਹਨਾਂ ਗੱਲਾਂ ਕਰਕੇ ਹੀ ਹੋਈ ਹੋਈ ਹੈ। ਨੌਕਰੀਆਂ ਬੰਦ ਹਨ। ਇਹ ਫਿਰਕ ਕਿਸਨੇ ਕਰਨਾ ਹੈ? ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਨਾ ਬਾਦਲ, ਬੀਬੀ ਜਗੀਰ ਕੌਰ ਜਾਂ ਜਬੇਦਾਰ ਰਣਜੀਤ ਸਿੰਘ ਦੀ ਅਜ਼ਾਰੇਦਾਰੀ ਨਹੀਂ। ਸਭ ਤੌਰ 'ਵੱਧ ਉਹਨਾਂ ਦੀ ਪੇਰਣਾ ਦੀ ਲੋੜ ਉਹਨਾਂ ਨੂੰ ਹੀ ਹੈ ਜੋ ਬਰਾਬਰੀ ਦਾ ਸਮਾਜ ਇਸ ਦੇਸ਼ ਵਿਚ ਬਣਾਉਣਾ ਚਾਹੁੰਦੇ ਹਨ।

28 ਮਾਰਚ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ (ਸਵੇਰੇ 11 ਵਜੇ) ਲੇਖਕਾਂ ਵੱਲੋਂ ਪਹਿਲਾ ਕਦਮ ਚੁਕਿਆਂ ਜਾ ਰਿਹਾ ਹੈ। ਵਚਨਬੱਧ ਲੇਖਕ ਇਕੱਠੇ ਹੋ ਰਹੇ ਹਨ। ਬਾਅਦ ਵਿਚ ਇੰਜੀਨੀਅਰ, ਵਕੀਲ, ਅਧਿਆਪਕ, ਡਾਕਟਰ ਅਤੇ ਹੋਰ ਪੇਸ਼ਿਆਂ ਦੇ ਲੋਕ ਵੀ ਸ਼ਾਮਲ ਹੋ ਸਕਦੇ ਹਨ। ਲੋੜ ਇਹੋ ਹੋਵੇਗੀ ਕਿ ਉਹ ਸਿਰਫ਼ ਆਪਣੇ ਆਪਣੇ ਵਰਗ ਦੀਆਂ ਮੰਗਾਂ ਲਈ - ਹੀ ਨਾਂ ਇਕੱਠੇ ਹੋਣ, ਸਗੋਂ ਸਮੁੱਚੇ ਸਮਾਜ ਲਈ ਇਕੱਠੇ ਹੋਣ। ਆਓ, ਤੁਸੀਂ ਨੂੰ ਸੱਭਾ ਹੈ।